

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ ਗੌਰਵਸ਼ਾਲੀ ਫਾਈਨੈਂਸ਼ੀਅਲ ਅਵਾਰਡ ਜਿੱਤਿਆ ਹੈ

ਬ੍ਰੈਂਪਟਨ, ਓਨਟਾਰੀਓ (8 ਮਾਰਚ, 2022) – ਸਿਟੀ ਆਫ ਬ੍ਰੈਂਪਟਨ ਨੇ ਲਗਾਤਾਰ 20^{ਵੇਂ} ਸਾਲ, ਅਮਰੀਕਾ (United States) ਅਤੇ ਕੈਨੇਡਾ (Canada) ਦੀ ਗਵਰਨਮੈਂਟ ਫਾਈਨੈਂਸ ਓਫਿਸਰਸ ਐਸੋਸੀਏਸ਼ਨ (ਜੀ.ਐਫ.ਓ.ਏ.) (Government Finance Officers Association) (GFOA) ਤੋਂ ਕੈਨੇਡੀਅਨ ਅਵਾਰਡ ਫਾਰ ਫਾਈਨੈਂਸ਼ੀਅਲ ਰਿਪੋਰਟਿੰਗ (Canadian Award for Financial Reporting) (CAnFR) ਜਿੱਤਿਆ ਹੈ।

ਸਿਟੀ ਦੀ 2020 ਦੀ [ਐਨੁਅਲ ਫਾਈਨੈਂਸ਼ੀਅਲ ਰਿਪੋਰਟ \(Annual Financial Report\)](#) ਲਈ ਪੇਸ਼ ਕੀਤਾ ਗਿਆ CAnFR ਅਵਾਰਡ, ਸਰਕਾਰੀ ਅਕਾਊਂਟਿੰਗ ਅਤੇ ਫਾਈਨੈਂਸ਼ੀਅਲ ਰਿਪੋਰਟਿੰਗ ਵਿੱਚ ਉੱਤਮਤਾ ਨੂੰ ਸਨਮਾਨਿਤ ਕਰਦਾ ਹੈ ਅਤੇ ਲੋਕਲ ਸਰਕਾਰ ਅਤੇ ਇਸਦੇ ਪ੍ਰਬੰਧਨ ਵੱਲੋਂ ਸ਼ਾਨਦਾਰ ਉਪਲਬਧੀ ਦਾ ਵਰਣਨ ਕਰਦਾ ਹੈ।

ਬ੍ਰੈਂਪਟਨ ਨੇ ਕੈਨੇਡਾ ਦੇ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟਸ (ਸੀ.ਪੀ.ਏ.) (Chartered Professional Accountants) (CPA) ਦੇ ਪਬਲਿਕ ਸੈਕਟਰ ਅਕਾਊਂਟਿੰਗ ਬੋਰਡ (ਪੀ.ਐਸ.ਏ.ਬੀ.) (Public Sector Accounting Board) (PSAB) ਵੱਲੋਂ ਤੈਅ ਕੀਤੇ, ਜਨਰਲੀ ਅਕਸੈਪਟਿਡ ਅਕਾਊਂਟਿੰਗ ਪ੍ਰਿੰਸੀਪਲਸ (ਜੀ.ਏ.ਏ.ਪੀ.) (Generally Accepted Accounting Principles) (GAAP) ਦੀਆਂ ਨਿਊਨਤਮ ਤੋਂ ਵੱਧ ਸ਼ਰਤਾਂ ਨੂੰ ਪੂਰਾ ਕਰਕੇ ਅਤੇ ਪਾਰਦਰਸ਼ਤਾ ਅਤੇ ਪੂਰੇ ਪ੍ਰਗਟਾਵੇ ਦੀ ਮੂਲ ਭਾਵਨਾ ਦੇ ਨਾਲ, ਇੱਕ ਵਿਆਪਕ ਅਤੇ ਉੱਚ-ਕੁਆਲਿਟੀ ਦੀ ਸਾਲਾਨਾ ਫਾਈਨੈਂਸ਼ੀਅਲ ਰਿਪੋਰਟ ਤਿਆਰ ਕਰਕੇ CAnFR ਅਵਾਰਡ ਜਿੱਤਿਆ ਹੈ।

CAnFR ਅਵਾਰਡ ਪ੍ਰੋਗਰਾਮ, ਕੈਨੇਡਾ ਵਿੱਚ ਮਿਊਨਿਸਿਪਲ ਸਰਕਾਰਾਂ ਨੂੰ, ਉੱਚ-ਕੁਆਲਿਟੀ ਦੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਨ ਅਤੇ ਇਹਨਾਂ ਰਿਪੋਰਟਾਂ ਨੂੰ ਤਿਆਰ ਕਰਨ ਵਾਲੇ ਅਫਸਰਾਂ ਨੂੰ ਸਹਿਯੋਗੀਆਂ ਨੂੰ ਸਨਮਾਨ ਦੇਣ ਅਤੇ ਤਕਨੀਕੀ ਮਾਰਗਦਰਸ਼ਨ ਪ੍ਰਦਾਨ ਕਰਨ ਵਾਸਤੇ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ।

ਨਿਰਪੱਖ ਕੈਨੇਡੀਅਨ ਰਿਵਿਊ ਕਮੇਟੀ (Canadian Review Committee) ਦੇ ਮੈਂਬਰਾਂ ਨੇ ਨਿਰਣਾ ਕੀਤਾ ਕਿ ਸਾਲਾਨਾ ਫਾਈਨੈਂਸ਼ੀਅਲ ਰਿਪੋਰਟ, ਪ੍ਰੋਗਰਾਮ ਦੇ ਉੱਚ ਸਟੈਂਡਰਡਸ ਨੂੰ ਪੂਰਾ ਕਰਦੀ ਹੈ, ਇਸ ਵਿੱਚ ਬ੍ਰੈਂਪਟਨ ਦੀ ਆਰਥਿਕ ਸਥਿਤੀ ਦਾ ਸਪਸ਼ਟ ਤੌਰ ਤੇ ਵਰਣਨ ਕਰਨ ਅਤੇ ਰਿਪੋਰਟ ਨੂੰ ਪੜ੍ਹਨ ਲਈ ਸੰਭਾਵੀ ਵਰਤੋਂਕਾਰਾਂ ਅਤੇ ਵਰਤੋਂਕਾਰ ਸਮੂਹਾਂ ਨੂੰ ਪ੍ਰੇਰਿਤ ਕਰਨ ਵਾਸਤੇ ਰਚਨਾਤਮਕ ਤੌਰ ਤੇ “ਪੂਰੇ ਪ੍ਰਗਟਾਵੇ ਦੀ ਭਾਵਨਾ” ਦਰਸਾਉਣਾ ਵੀ ਸ਼ਾਮਲ ਹੈ।

ਹਵਾਲੇ

“ਫਾਈਨੈਂਸ਼ੀਅਲ ਰਿਪੋਰਟਿੰਗ ਵਾਸਤੇ ਗੌਰਵਸ਼ਾਲੀ GFOA ਅਵਾਰਡ ਜਿੱਤਣਾ, ਪੂਰੀ ਪਾਰਦਰਸ਼ਤਾ ਅਤੇ ਠੋਸ ਵਿੱਤੀ ਪੱਧਤੀਆਂ ਲਈ ਸਾਡੀ ਵਚਨਬੱਧਤਾ ਦਰਸਾਉਂਦਾ ਹੈ ਅਤੇ ਬ੍ਰੈਂਪਟਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਂਦਾ ਹੈ, ਜਦੋਂ ਅਸੀਂ ਲਗਾਤਾਰ ਨਿਵੇਸ਼ ਨੂੰ ਆਕਰਸ਼ਿਤ ਕਰ ਰਹੇ ਹਾਂ। ਸਾਨੂੰ ਮਾਣ ਹੈ ਕਿ ਸਿਟੀ ਨੂੰ ਲਗਾਤਾਰ ਵੀਹਵੇਂ ਸਾਲ ਲਈ ਇਹ ਅਵਾਰਡ ਮਿਲਿਆ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“CAnFR ਪ੍ਰੋਗਰਾਮ ਦੀਆਂ ਸਖਤ ਸ਼ਰਤਾਂ ਨੂੰ ਪੂਰਾ ਕਰਨ ਵਾਸਤੇ, ਸਾਡੇ ਸਟਾਫ ਵੱਲੋਂ ਖਾਸ ਵਚਨਬੱਧਤਾ ਦੀ ਲੋੜ ਹੁੰਦੀ ਹੈ, ਜੋ ਸਾਲਾਨਾ ਰਿਪੋਰਟ ਤਿਆਰ ਕਰਨ ਵਿੱਚ ਸਹਿਯੋਗ ਕਰਦੇ ਹਨ। ਸਾਨੂੰ ਮਾਣ ਹੈ ਕਿ ਬ੍ਰੈਂਪਟਨ ਨੇ ਲਗਾਤਾਰ ਵੀਹਵੇਂ ਸਾਲ ਲਈ ਇਹ ਅਵਾਰਡ ਜਿੱਤਿਆ ਹੈ। ਅਸੀਂ ਰਿਪੋਰਟ ਤਿਆਰ ਕਰਨ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਵਿਅਕਤੀਆਂ ਨੂੰ ਵਧਾਈ ਦਿੰਦੇ ਹਾਂ।”

- ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10; ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“CAnFR ਅਵਾਰਡ, ਸਿਟੀ ਆਫ ਬ੍ਰੈਂਪਟਨ ਅਤੇ ਇਸਦੇ ਪ੍ਰਬੰਧਨ ਵੱਲੋਂ ਖਾਸ ਉਪਲਬਧੀ ਨੂੰ ਦਰਸਾਉਂਦਾ ਹੈ। ਬ੍ਰੈਂਪਟਨ ਚੰਗੀ-ਤਰ੍ਹਾਂ ਸੰਚਾਲਿਤ ਸ਼ਹਿਰ ਹੈ ਅਤੇ ਅਸੀਂ ਪਾਰਦਰਸ਼ਤਾ ਅਤੇ ਪੂਰੇ ਪ੍ਰਗਟਾਵੇ ਦੇ ਸਿਧਾਂਤਾਂ ਲਈ ਵਚਨਬੱਧ ਹਾਂ। ਇਹ ਅਵਾਰਡ ਸਾਡੇ ਸਟਾਫ ਅਤੇ ਫਾਈਨੈਂਸ਼ੀਅਲ ਰਿਪੋਰਟਿੰਗ ਵਿੱਚ ਸਿਟੀ ਦੇ ਉੱਚ ਸਟੈਂਡਰਡਸ ਦੀ ਮਿਸਾਲ ਹੈ।”

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca